

28 ਜਨਵਰੀ, 2019

## ਮੈਟਰੋਲਿੰਕਸ ਦੀ ਘੋਸ਼ਣਾ ਬਾਰੇ ਸਿਟੀ ਆਫ ਬ੍ਰੈਂਪਟਨ ਦੀ ਸਟੇਟਮੈਂਟ

ਬ੍ਰੈਂਪਟਨ, ਓਨਟੈਰੀਓ – ਅੱਜ ਬ੍ਰੈਂਪਟਨ ਨਿਵਾਸੀਆਂ ਲਈ ਜਿੱਤ ਦਾ ਦਿਨ ਹੈ ਕਿਉਂਕਿ ਮੈਟਰੋਲਿੰਕਸ (Metrolinx) ਨੇ ਯੂਨੀਅਨ ਸਟੇਸ਼ਨ (Union Station) ਤੋਂ ਗੋ ਕਿਚਨਰ (GO Kitchener) ਲਾਈਨ ਤੇ ਸ਼ਾਮ 4:50 ਵਜੇ ਵਾਲੀ ਐਕਸਪ੍ਰੈਸ ਟ੍ਰੇਨ ਮੁੜ ਚਲਾਉਣ ਦੀ ਘੋਸ਼ਣਾ ਕੀਤੀ ਹੈ। ਇਹ ਨਿਵਾਸੀਆਂ ਨੂੰ ਹੋਣ ਵਾਲੀ ਵੱਧ ਰੁੱਝੇ ਸਮੇਂ ਦੀ ਭੀੜ ਦੀ ਮੁਸ਼ਕਲ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਇਹ ਘੋਸ਼ਣਾ ਬ੍ਰੈਂਪਟਨ ਵਿੱਚ ਅਤੇ ਪੂਰੀ ਕਿਚਨਰ ਗੋ ਲਾਈਨ ਵਿੱਚ ਗੋ (GO) ਟ੍ਰੇਨ ਸੇਵਾ ਦੀ ਉੱਚ ਮੰਗ ਨੂੰ ਪਛਾਣਦੀ ਹੈ।

ਪੂਰੀ ਤਰ੍ਹਾਂ ਕਨੈਕਟ ਰੀਜਨਲ ਟ੍ਰਾਂਜ਼ਿਟ ਨੈਟਵਰਕ ਵਿੱਚ ਨਿਵੇਸ਼ ਕਰਨ ਨਾਲ, ਕੈਨੇਡਾ ਦੇ ਇਨੋਵੇਸ਼ਨ ਸੁਪਰ ਕੋਰੀਡੋਰ (Innovation Super Corridor), ਬ੍ਰੈਂਪਟਨ ਅਤੇ ਹੋਰ ਮਿਊਨਿਸਿਪਲਟੀਜ ਵਿਚਕਾਰ ਗਤੀਸ਼ੀਲਤਾ ਵਿੱਚ ਸੁਧਾਰ ਹੋਵੇਗਾ, ਜੋ ਆਰਥਿਕ ਵਿਕਾਸ, ਨੌਕਰੀਆਂ ਦੀ ਰਚਨਾ ਅਤੇ ਵਿਕਾਸ ਨੂੰ ਸਮਰਥਨ ਦੇਵੇਗੀ।

ਟੋਰੋਂਟੋ ਤੋਂ ਬ੍ਰੈਂਪਟਨ-ਹਾਲਟਨ ਹਿਲਸ-ਗਲਫ-ਕਿਚਨਰ-ਵਾਟਰਲੂ ਰੀਜਨ (Brampton-Halton Hills-Guelph-Kitchener-Waterloo Region) ਦੀ ਅਬਾਦੀ 6.2 ਮਿਲੀਅਨ ਹੈ ਅਤੇ 200,000 ਤੋਂ ਵੱਧ ਲੋਕ ਇਹਨਾਂ ਮਿਊਨਿਸਿਪਲਟੀਜ ਵਿੱਚ ਹਾਈ-ਟੈਕ ਨੌਕਰੀਆਂ ਕਰਦੇ ਹਨ। ਵਾਟਰਲੂ, ਗਲਫ ਅਤੇ ਹਾਲਟਨ ਰੀਜਨ ਦੀਆਂ ਮਿਊਨਿਸਿਪਲਟੀਜ ਦੇ ਨਾਲ, ਸਿਟੀ ਆਫ ਬ੍ਰੈਂਪਟਨ ਰੀਜਨਲ ਐਕਸਪ੍ਰੈਸ ਰੇਲ ਸੇਵਾ ਦਾ ਵਿਸਤਾਰ ਕਰਨ ਲਈ ਲਗਾਤਾਰ ਸਮਰਥਨ ਕਰ ਰਹੀ ਹੈ। ਇਸ ਵਿੱਚ ਟੂ-ਵੇ-ਆਲ-ਡੇ ਗੋ (ਟੀ.ਡਬਲਯੂ.ਏ.ਡੀ.ਜੀ.) (Two-Way All-Day GO) (TWADG) ਰੇਲ ਸੇਵਾ, ਬ੍ਰੈਮਲੀ ਗੋ (Bramalea GO) ਦੇ ਵੈਸਟ ਤੋਂ ਮਾਊਂਟ ਪਲੈਜੈਂਟ ਗੋ ਅਤੇ ਕਿਚਨਰ-ਵਾਟਰਲੂ ਰੀਜਨ ਤੋਂ ਅੱਗੇ ਦਾ ਵਿਸਤਾਰ ਅਤੇ ਕੋਰੀਡੋਰ ਵਿੱਚ ਸਮਰੱਥਾ ਵਿੱਚ ਰੁਕਾਵਟਾਂ ਤੇ ਧਿਆਨ ਦੇਣ ਲਈ ਹੱਲ ਵੀ ਸ਼ਾਮਲ ਹੈ।

### ਹਵਾਲਾ

“ਬ੍ਰੈਂਪਟਨ ਦੇ ਨਿਵਾਸੀ ਅਤੇ ਯੂਨੀਅਨ ਸਟੇਸ਼ਨ ਅਤੇ ਕਿਚਨਰ ਵਿਚਕਾਰ ਸਫਰ ਕਰਨ ਵਾਲੀਆਂ ਗੋ ਟ੍ਰੇਨ ਦੀਆਂ ਸਵਾਰੀਆਂ ਨੇ ਆਪਣੀ ਰਾਏ ਦਿੱਤੀ ਅਤੇ ਇਹ ਸਾਡੀ ਜਿੱਤ ਹੈ। ਅਸੀਂ ਮਿਨਿਸਟਰ ਆਫ ਟ੍ਰਾਂਸਪੋਰਟੇਸ਼ਨ, ਮਿਨਿਸਟਰ ਯੂਰੇਕ (Yurek) ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਗੱਲ ਸੁਣੀ ਅਤੇ ਇਸ ਚਿੰਤਾ ਤੇ ਧਿਆਨ ਦਿੱਤਾ। ਅਸੀਂ ਅਜਿਹੀ ਸੇਵਾ ਪ੍ਰਾਪਤ ਕਰਨ ਲਈ ਲਗਾਤਾਰ ਮਿਲ ਕੇ ਕੰਮ ਕਰਨਾ ਹੈ, ਜਿਸ ਵਾਸਤੇ ਸਾਡੇ ਨਿਵਾਸੀ ਹੱਕਦਾਰ ਹਨ। ਓਨਟੈਰੀਓ ਵਿੱਚ ਇਕੋਨੋਮਿਕ ਵਾਧੇ ਅਤੇ ਵਿਕਾਸ ਨੂੰ ਵਧਾਉਣ ਲਈ, ਟੂ-ਵੇ ਐਲ-ਡੇ ਗੋ ਰੇਲ (Two-Way All-Day GO Rail) ਸੇਵਾ ਤੋਂ ਕਿਚਨਰ-ਵਾਟਰਲੂ ਦਾ ਵਿਸਤਾਰ ਜਲਦੀ ਕਰਨ ਦੀ ਲੋੜ ਹੈ, ਜਿਸ ਵਿੱਚ ਸ਼ਾਮਲ ਹੈ, ਕੈਨੇਡਾ ਦੇ ਇਨੋਵੇਸ਼ਨ ਸੁਪਰ ਕੋਰੀਡੋਰ ਦੇ ਨਾਲ-ਨਾਲ ਹਾਈ-ਟੈਕ ਨੌਕਰੀਆਂ, ਵਿੱਤੀ ਸੇਵਾਵਾਂ, ਰਿਸਰਚ ਅਤੇ ਵਿਕਾਸ ਸਬੰਧੀ ਇੰਡਸਟ੍ਰੀਜ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

**ਬ੍ਰੈਮਪਟਨ ਵੱਡਾ ਸੋਚ ਰਿਹਾ ਹੈ।** ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਮਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। [www.brampton.ca](http://www.brampton.ca) 'ਤੇ ਹੋਰ ਜਾਣੋ।

### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | [Monika.Duggal@brampton.ca](mailto:Monika.Duggal@brampton.ca)